

ਸਵਾਲ:

‘‘ਖੁਦਾ ਨੇ ਹੋਰ ਸਖਾਨਕ ਮੰਡਲੀ ਨੂੰ ਕੀ ਇਖਤਿਅਧ ਦਿੱਤਾ ?’’

ਜਵਾਬ:

ਪ੍ਰਭੂ ਭੋਜ ਲੈਣ ਲਈ ਇਕੱਠੇ ਹੋਏ ਦੋ ਮਸੀਹੀ ਲੋਕ ਨਵੇਂ ਨੇਮ ਦੀ ਕਲੀਸੀਆ ਹੁੰਦੇ ਹਨ। ਕਈ ਵਾਰ ਸਿਰਫ ਪਤੀ ਅਤੇ ਪਤਨੀ (ਜਿਵੇਂ ਅਕੂਲਾ ਅਤੇ ਪ੍ਰਸ਼ਕਿੱਲਾ) ‘‘ਕਲੀਸੀਆ ਜੋ ਉਨ੍ਹਾਂ ਦੇ ਘਰ ਵਿਚ ਹੈ’’ ਹੁੰਦੇ ਹਨ (ਰੋਮੀਆਂ 16:5; 1 ਕੁਰਿੰਥੀਆਂ 16:19; ਕੁਲੋਸੀਆਂ 4:15; ਵੇਖੋ ਫਿਲੋਮੋਨ 2)। ਉਹ ਇਲਾਹੀ ਭਰੋਸੇ ਕਿ ‘‘ਜਿਥੋਂ ਦੋ ਜਾਂ ਤਿੰਨ’’ ਪ੍ਰਭੂ ਦਾ ਨਾਂ ਲੈਣ ਲਈ ‘‘ਇਕੱਠੇ ਹੁੰਦੇ ਹਨ’’ ਉਹ ਉੱਥੇ ‘‘ਉਨ੍ਹਾਂ ਵਿਚਕਾਰ ਹੁੰਦਾ ਹੈ’’ ਵਿਚ ਅੰਦਰ ਕਰਦੇ ਹਨ (ਮੱਤੀ 18:20)।

ਨਿਕੋਲਸਵਿਲੇ, ਕੈਂਟਕੀ ਵਿਚ ਪ੍ਰਭੂ ਦੀ ਕਲੀਸੀਆ ਵਿਚ ਇਕ ਮੰਡਲੀ ਸ਼ੁਰੂ ਹੋ ਗਈ, ਜਦੋਂ ਇਕ ਮਸੀਹੀ ਔਰਤ ਨੇ, ਜਿਸ ਦਾ ਪਤੀ ਮਸੀਹੀ ਨਹੀਂ ਸੀ, ਪ੍ਰਭੂ ਦੇ ਦਿਨ ਬੰਦਰਗੀ ਲਈ ਸ਼ਹਿਰ ਦੀ ਇਕ ਮਸੀਹੀ ਔਰਤ ਨੂੰ ਆਪਣੇ ਘਰ ਸੌਂਦਿਆ। ਦੋਵੇਂ ਇਕੱਠੀਆਂ ਗੀਤ ਗਾਉਂਦੀਆਂ, ਦੁਆ ਕਰਦੀਆਂ, ਵਚਨ ਪੜ੍ਹਦੀਆਂ, ਪ੍ਰਭੂ ਭੋਜ ਲੈਂਦੀਆਂ ਅਤੇ ਹਰ ਹਫ਼ਤੇ ਆਪਣਾ ਚੰਦਾ ਬਚਾ ਕੇ ਰੱਖਦੀਆਂ। ਇਨ੍ਹਾਂ ਦੋਹਾਂ ਔਰਤਾਂ ਦਾ ਸਮਰਪਣ ਨਿਕੋਲਸਵਿਲੇ ਵਿਚ ਅੱਜ ਦੀ ਬਹੁਤ ਵੱਡੀ, ਮਿਸ਼ਨਰੀ ਸੋਚ ਵਾਲੀ ਮੰਡਲੀ ਸ਼ੁਰੂ ਹੋਣ ਦਾ ਕਾਰਨ ਬਣਿਆ।

ਨਵੇਂ ਨੇਮ ਦੀ ਕੋਈ ਕਲੀਸੀਆ ਇਸ ਦੀ ਸਿੱਖਿਆ ਬਾਰੇ ‘‘ਅਜਿਹਾ ਹੀ ਕਹਿੰਦੀ’’ ਨਹੀਂ ਕਹਿੰਦੀ, ਕਿਉਂਕਿ ਇਸ ਦੀ ਸਿੱਖਿਆ ਸਾਫ਼ ਤੌਰ 'ਤੇ ‘‘ਰਸੂਲਾਂ ਦੀ ਸਿੱਖਿਆ’’ (ਰਸੂਲਾਂ ਦੇ ਕੰਮ 2:42) ਹੈ। ਰਸੂਲਾਂ ਦੀ ਸਿੱਖਿਆ ਦੀ ਯੋਜਨਾ ‘‘ਸੁਰਗ’’ ਵਿਚ ਬਣੀ ਸੀ ਅਤੇ ਉਹ ਬਾਰਾਂ ਸਿਰਫ ਉਸ ਨੂੰ ਲੋਕਾਂ ਨੂੰ ਸੁਨਾਉਣ ਵਾਲੇ ਹੀ ਸਨ। ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ: ‘‘ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ ਉਹ ਸੁਰਗ ਵਿਚ ਬੰਨ੍ਹਿਆ ਜਾਵੇਗਾ [ਯੂ.: estai dedemena] ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਸੋ ਸੁਰਗ ਵਿਚ ਖੋਲ੍ਹਿਆ ਜਾਵੇਗਾ [ਯੂ.: estai lelumema]’’ (ਮੱਤੀ 18:18)।

ਉਨ੍ਹਾਂ ਦੀਆਂ ਗੱਲਾਂ ਦਾ ਐਨਾ ਮਹੱਤਵ ਸੀ ਕਿ ਉਨ੍ਹਾਂ ਨੂੰ ‘‘ਮਸੀਹ ਦੇ ਦੂਤ’’ ਕਿਹਾ ਜਾਣ ਲੱਗਾ ਸੀ (2 ਕੁਰਿੰਥੀਆਂ 5:20)। ਉਨ੍ਹਾਂ ਨੂੰ ‘‘ਬਾਰੂਂ ਸਿੰਘਾਸਣਾਂ ਉੱਤੇ’’ ਬੈਠਣ ਵਾਲਿਆਂ ਦੇ ਰੂਪ ਵਿਚ ਵਿਖਾਇਆ ਗਿਆ ਸੀ (ਮੱਤੀ 19:28)।

ਇਨ੍ਹਾਂ ਬਾਰੂਂ ਰਸੂਲਾਂ ਦਾ ਇਖਤਿਆਰ 30 ਈਸਵੀ ਵਿਚਲੇ ਪੈਂਟੀਕਾਸਟ ਵਾਲੇ ਦਿਨ ਸ਼ੁਰੂ ਹੋਇਆ। ਇਹ ਸਿਰਫ ਇਨ੍ਹਾਂ ਬਾਰੂਂ ਦੀ ਮੌਤ ਤਕ ਹੀ ਨਹੀਂ ਬਲਕਿ ‘‘ਜੁਗ ਦੇ ਅੰਤ ਤਕ’’ ਰਹਿਣਾ ਸੀ (ਮੱਤੀ 28:20)।

ਕਿਸੇ ਵੀ ਸਿੱਖਿਆ ਬਾਰੇ ਹਰ ਮਸੀਹੀ ਨੂੰ ਪਤਾ ਹੈ ਕਿ ‘‘ਸਚਿਆਈ ਦੀ ਰੂਹ ਅਤੇ ਝੂਠ ਦੀ ਰੂਹ’’

ਵਿਚ ਫਰਕ ਕਿਵੇਂ ਕਰਨਾ ਹੈ ਭਾਵ ਉਸ ਨੂੰ ਸਿਰਫ਼ ਇਹੀ ਪੁੱਛਣ ਦੀ ਲੋੜ ਹੈ ਕਿ ‘‘ਕੀ ਇਹ ਰਸੂਲੀ ਸਿੱਖਿਆ ਹੈ?’’ ਇਕ ਰਸੂਲ ਨੇ ਲਿਖਿਆ ਹੈ ਕਿ ‘‘ਜਿਹੜਾ ਪਰਮੇਸ਼ੁਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ,’’ ਅਤੇ ‘‘ਜੋ ਕੋਈ ਪਰਮੇਸ਼ੁਰ ਤੋਂ ਨਹੀਂ, ਉਹ ਸਾਡੀ ਨਹੀਂ ਸੁਣਦਾ’’ (1 ਯੂਹੇਨਾ 4:6)।

ਪੌਲਸ ਨੇ ਕਿਹਾ, ‘‘ਅਤੇ ਸਿੰਨੇ ਇਸ ਮਰਯਾਦਾ ਉੱਤੇ ਚੱਲਣ (ਯੂ.: kanon, ਭਾਵ ਰਸਾਲਤ ਦੇ ‘‘ਕੈਨਨ’’ ਉੱਤੇ) ਉਨ੍ਹਾਂ ਨੂੰ ਸ਼ਾਂਤੀ ਅਰ ਰਹਿਮ ਪ੍ਰਾਪਤ ਹੋਵੇ ਨਾਲੇ ਪਰਮੇਸ਼ੁਰ ਦੇ ਇਸਰਾਏਲ ਨੂੰ’’ (ਗਲਾਤੀਆਂ 6:16)। ਐਲਡਰਾਂ ਦੇ ਬਿਨਾਂ ਹੋਵੇ ਜਾਂ ਐਲਡਰਾਂ ਵਾਲੀ ਮੰਡਲੀ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ, ਤਾਂ ਜੋ ਰਸੂਲਾਂ ਦੀ ਸਿੱਖਿਆ ਤੋਂ ਇਲਾਵਾ ਕੋਈ ਹੋਰ ਸਿੱਖਿਆ ਕਲੀਸੀਆ ਵਿਚ ਨਾ ਆ ਜਾਵੇ। ਪਤਰਸ ਨੇ ਚਿਤਾਵਨੀ ਦਿੱਤੀ, ‘‘ਤੁਹਾਡੇ ਵਿਚ ਭੀ ਝੂਠੇ ਗੁਰੂ ਹੋਣਗੇ’’ (2 ਪਤਰਸ 2:1)। ਇਸੇ ਕਰਕੇ ਪੌਲਸ ਨੇ ਲਿਖਿਆ, ‘‘ਹੁਣ ਹੇ ਭਰਾਵੇ, ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਭਈ ਤੁਸੀਂ ਉਨ੍ਹਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਊਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਉਨ੍ਹਾਂ ਤੋਂ ਲਾਂਭੇ ਰਹੋ’’ (ਰੋਮੀਆਂ 16:17)।

ਹਰ ਮੰਡਲੀ ਨੂੰ ਆਪਣੇ ਮਾਮਲਿਆਂ ਨੂੰ ਵੇਖਣ ਲਈ, ਖੁਦ-ਮੁਖਤਿਆਰ ਹੋਣ ਵਾਸਤੇ ਆਪਣਾ ਪ੍ਰਬੰਧ ਆਪਣੇ ਕਰਨ ਲਈ ਰਸੂਲਾਂ ਵੱਲੋਂ ਇਖਿਤਿਆਰ ਮਿਲਿਆ ਹੈ। ਰਸੂਲਾਂ ਨੇ ਐਲਡਰ ਚੁਣੇ ਜਾਣ ਤੋਂ ਪਹਿਲਾਂ ਹੀ ਕਲੀਸੀਆ ਦੇ ਆਪਣਾ ਪ੍ਰਬੰਧ ਆਪਣੇ ਕਰਨ ਦੇ ਸਿਧਾਂਤ ਨੂੰ ਸਮਝ ਲਿਆ ਸੀ। ਐਮਰਜੈਂਸੀ ਵਾਲੇ ਹਾਲਾਤ ਬਣ ਗਏ ਜਿਸ ਕਰਕੇ ਇਕ ਕਮੇਟੀ ਬਣਾਉਣ ਦੀ ਲੋੜ ਪਈ। ਉਨ੍ਹਾਂ ਬਾਰ੍ਥ ਪ੍ਰਚਾਰਕਾਂ ਭਾਵ ਇਵੈਂਜਲਿਸਟਾਂ (ਜੋ ਬਾਰ੍ਥ ਰਸੂਲ ਵੀ ਸਨ) ਦੇ ਹੋਣ ਦੇ ਬਾਵਜੂਦ, ਇੰਜੀਲ ਦੇ ਉਨ੍ਹਾਂ ਪ੍ਰਚਾਰਕਾਂ ਨੇ ਆਪਣੇ ਆਪ ਨੂੰ ਕਲੀਸੀਆ ਦਾ ਅਧਿਕਾਰੀ ਨਹੀਂ ਸਮਝਿਆ। ਉਨ੍ਹਾਂ ਨੇ ਸਥਾਨਕ ਖੁਦ-ਮੁਖਤਿਆਰੀ ਦਾ ਸਨਮਾਨ ਕੀਤਾ।

ਖੁਦਾ ਦੀ ਪ੍ਰੇਰਣਾ ਨਾਲ ਉਨ੍ਹਾਂ ਦਾ ਹੁਕਮ ‘‘ਚੇਲਿਆਂ ਦੀ ਮੰਡਲੀ’’ ਰਾਹੀਂ ਆਪਣੇ ਲਈ ਉਸ ਕਮੇਟੀ ਲਈ ਪੁਰਖਾਂ ਨੂੰ ‘‘ਚੁਣਨਾ’’ (ਯੂ.: episkeptomai, ਜਿਸ ਤੋਂ ਭਾਵ ‘‘ਕੱਢ ਲਵੇ’’ ਹੈ) ਸੀ। ਫਿਰ ਇੰਜੀਲ ਦੇ ਉਨ੍ਹਾਂ ਮੁਨਾਦਾਂ ਨੇ ‘‘ਇਸ ਕੰਮ ਦੇ’’ ਲਈ ਚੁਣੇ ਹੋਇਆਂ ਨੂੰ ਠਹਿਰਾਉਣਾ ਸੀ (ਯੂ.: kathistemi, ਜਿਸਦਾ ਅਰਥ ‘‘ਅਧਿਕਾਰੀ ਬਣਾਉਣਾ’’ ਹੈ) (ਰਸੂਲਾਂ ਦੇ ਕੰਮ 6:2, 3)।

‘‘ਲੇਅ ਮੈਂਬਰਾਂ’’ (ਜਿਵੇਂ ਕਿ ਗਲਤੀ ਨਾਲ ਉਨ੍ਹਾਂ ਨੂੰ ਕਿਹਾ ਜਾਂਦਾ ਹੈ) ਨੇ ਹੀ ਚੋਣ ਕੀਤੀ। ਉਨ੍ਹਾਂ ਨੇ ਚੋਣ ਕਿਵੇਂ ਕੀਤੀ ਇਸ ਦਾ ਵੇਰਵਾ ਨਹੀਂ ਦਿੱਤਾ ਗਿਆ। ਵੋਟ ਪਾਉਣ ਨਾਲ ਜਾਂ ਕਿਸੇ ਹੋਰ ਢੰਗ ਨਾਲ, ਪਰ ਉਹ ਨਵੇਂ ਨੇਮ ਦੀ ਕਲੀਸੀਆ ਦੇ ਆਪਣਾ ਪ੍ਰਬੰਧ ਆਪਣੇ ਕਰਨ ਦੇ ਸਿਧਾਂਤ ਨੂੰ ਮੰਨ ਰਹੇ ਸਨ।

ਲੁਸਤਰਾ, ਇਕੋਨਿਯੁਮ ਅਤੇ ਅੰਤਾਕੀਆ ਦੀਆਂ ਮੰਡਲੀਆਂ ਵਿਚ ਦੋ ਪ੍ਰਚਾਰਕਾਂ, ਪੌਲਸ ਅਤੇ ਬਰਨਾਬਾਸ ਨੇ ‘‘ਹੋਰੇ ਕਲੀਸੀਆ ਵਿਚ ਉਨ੍ਹਾਂ ਦੇ ਲਈ ਬਜ਼ੁਰਗ ਠਹਿਰਾਏ’’ (KJV) ਜਾਂ ‘‘ਨਿਯੁਕਤ ਕੀਤੇ’’ (ASV) (ਰਸੂਲਾਂ ਦੇ ਕੰਮ 14:23)। ਪੌਲਸ ਅਤੇ ਬਰਨਾਬਾਸ ਨੇ ਉਨ੍ਹਾਂ ਬਜ਼ੁਰਗਾਂ ਜਾਂ ਐਲਡਰਾਂ ਨੂੰ ਚੁਣਿਆ ਨਹੀਂ ਸੀ, ਬਲਕਿ ਸਿਰਫ਼ ਉਨ੍ਹਾਂ ਨੂੰ ਬਾਪਿਆ ਸੀ। ਲੂਕਾ ਦੇ ਸ਼ਬਦ cheirotoneo (*cheir* ਭਾਵ ‘‘ਹੱਥ’’ ਅਤੇ *toneo* ਭਾਵ ‘‘ਫੈਲਾਉਣਾ’’ ਤੋਂ) ਜੋ ਕਿਸੇ ਦੇ ਨਾਮ ਦੀ ਮੰਜੂਰੀ ਦਾ ਸੁਨੇਹਾ ਦੇਣ ਲਈ ਹੱਥ ਚੁੱਕਣ ਦਾ ਸੁਝਾਅ ਦਿੰਦਾ ਹੈ, ਤੋਂ ਇਹ ਤੱਥ ਸਪੱਸ਼ਟ ਹੈ। ਫੇਰ ਤੋਂ ਇਹ ਚੋਣ ਕਲੀਸੀਆ ਰਾਹੀਂ ‘‘ਵੋਟ ਪਾ ਕੇ’’ ਕੀਤੀ ਗਈ ਸੀ।

ਖੁਦਾ ਦੀ ਪ੍ਰੇਰਣਾ ਪਾਏ ਲੂਕਾ ਦੇ ਸੰਦੇਸ਼ ਤੋਂ ਪਤਾ ਲਗਦਾ ਹੈ ਕਿ ਪੌਲਸ ਅਤੇ ਬਰਨਾਬਾਸ ਨੇ ਮੈਂਬਰਾਂ ਨੂੰ ਚੁਣਨ ਦਾ ਹੱਕ ਦੇ ਕੇ ਸਥਾਨਕ ਕਲੀਸੀਆ ਦੇ ਆਪਣਾ ਪ੍ਰਬੰਧ ਆਪਣੇ ਕਰਨ ਨੂੰ ਮਹੱਤਵ ਦਿੱਤਾ ਸੀ। ਇਸ ਦੇ ਬਾਅਦ ਇਨ੍ਹਾਂ ਦੋਹਾਂ ਪ੍ਰਚਾਰਕਾਂ ਨੇ ਚੁਣੇ ਹੋਏ ਬੰਦਿਆਂ ਨੂੰ ਐਲਡਰ ਬਾਪ ਦਿੱਤਾ ਸੀ।

ਇਸੇ ਤਰ੍ਹਾਂ, ਕਰੇਤ ਦੇ ਟਾਪੂ ਤੇ ਕਲੀਸੀਆਵਾਂ ਵਿਚ ਜਾਣ ਵਾਲੇ ਇਵੈਂਜਲਿਸਟ ਤੀਤੁਸ ਨੇ ਪੌਲਸ ਤੋਂ ਐਲਡਰ ਬਣਨ ਲਈ ਆਦਮੀਆਂ ਨੂੰ ਚੁਣਨ (ਯੂ.: episkeptomai) ਦਾ ਹੁਕਮ ਨਹੀਂ ਪਾਇਆ

ਸੀ। ਬਲਕਿ ਉਸ ਨੇ ‘‘ਬਾਪਣਾ’’ (ਯੂ.: *kathistemi*) ਜਾਂ ‘‘ਠਹਿਰਾਉਣਾ’’ ਜਾਂ ‘‘ਨਿਯੁਕਤ ਕਰਨਾ’’ ਸੀ (ਤੀਤੁਸ 1:5)।

ਪੌਲਸ ਨੇ ਉਸੇ ਯੂਨਾਨੀ ਸਥਾਨ ਦੀ ਵਰਤੋਂ ਕੀਤੀ ਜਿਸ ਦੀ ਵਰਤੋਂ ਸੇਵਾ ਕਰਨ ਲਈ ਬਣਾਈ ਗਈ ਕਮੇਟੀ ਵਾਸਤੇ ਪੁਰਖਾਂ ਨੂੰ ਬਾਪਣ ਵੇਲੇ ਯਤ੍ਰੁਸ਼ਲਮ ਵਿਚ ਰਸੂਲਾਂ ਨੇ ਕੀਤੀ ਸੀ (ਰਸੂਲਾਂ ਦੇ ਕੰਮ 6:2, 3)। ਜੇ ਇਸੇ ਢੰਗ ਨੂੰ ਅਪਣਾਇਆ ਗਿਆ ਹੋਵੇ ਤਾਂ ਕਰੇਤ ਦੀਆਂ ਕਲੀਸੀਆਵਾਂ ਨੇ ਐਲਡਰ ਬਣਨ ਵਾਲਿਆਂ ਨੂੰ ਚੁਣਿਆ ਹੋਵੇਗਾ ਅਤੇ ਤੀਤੁਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਬਾਪ ਦਿੱਤਾ ਹੋਵੇਗਾ। ਤੀਤੁਸ ਵਰਗੇ ਬਾਧੇਂ ਆਉਣ ਵਾਲੇ ਆਦਮੀ ਵੱਲੋਂ ਨਾਂ ਦੱਸੇ ਜਾਣ ਦੀ ਥਾਂ ਉਨ੍ਹਾਂ ਨੇ ਆਪਣੇ ਵਿੱਚੋਂ ਉਨ੍ਹਾਂ ਲੋਕਾਂ ਨੂੰ ਚੁਣਨ ਦਾ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਸਨ, ਕੋਈ ਮਤਲਬ ਹੋਵੇਗਾ।

ਉੱਪਰ ਦਿੱਤੀ ਉਦਾਹਰਣ ਉਸ ਸਿੱਖਿਆ ਦੀਆਂ ਗਲਤੀਆਂ ਨੂੰ ਵਿਖਾਉਂਦੀ ਹੈ ਕਿ ਐਲਡਰਾਂ ਦੇ ਬਿਨਾਂ ਮੰਡਲੀ ‘‘ਪ੍ਰਚਾਰਕ ਦੀ ਦੇਖ ਰੇਖ’’ ਵਿਚ ਹੋਣੀ ਚਾਹੀਦੀ ਹੈ। ਬਾਈਬਲ ਮੁਤਾਬਿਕ ਪ੍ਰਚਾਰਕਾਂ ਨੂੰ ਕੋਈ ਇਖਤਿਆਰ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਇਹੀ ਇਖਤਿਆਰ ਹੈ ਕਿ ਉਹ ਰਸੂਲਾਂ ਦੀ ਸਿੱਖਿਆ ਨੂੰ ਅੱਗੇ ਸੁਣਾ ਸਕਣ।

ਪੌਲਸ ਨੇ ਕਿਹਾ ਕਿ ਕਰੇਤ ਦੇ ਟਾਪੂ ਉੱਤੇ ਕੀਤਾ ਗਿਆ ਤੀਤੁਸ ਦਾ ਪ੍ਰਚਾਰ ‘‘ਪੂਰੇ ਇਖਤਿਆਰ ਨਾਲ’’ ਸੀ (ਤੀਤੁਸ 2:15), ਇਸ ਕਰਕੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਤੀਤੁਸ ਨੂੰ ਉਸ ਟਾਪੂ ਦੀਆਂ ਸਾਰੀਆਂ ਕਲੀਸੀਆਵਾਂ ਉੱਤੇ ਇਖਤਿਆਰ ਦਿੱਤਾ ਗਿਆ ਸੀ। ਉਸ ਮੁਨਾਦ ਨੂੰ ‘‘ਪੂਰਾ ਇਖਤਿਆਰ’’ ਇਸੇ ਅਰਥ ਵਿਚ ਹੋਵੇਗਾ ਕਿ ਉਹ ਸਿਖਾਉਣ ਵਿਚ ਗਲਤੀ ਸਿਰਫ਼ ਤਦੇ ਨਹੀਂ ਕਰ ਸਕਦਾ ਸੀ ਜੇ ਰਸੂਲਾਂ ਨੇ ਉਸ ਉੱਤੇ ਹੱਥ ਰੱਖੇ ਹੋਣ (ਵੇਖੋ ਰਸੂਲਾਂ ਦੇ ਕੰਮ 8:18)।

ਸਾਨੂੰ ਪਤਾ ਹੈ ਕਿ ਪੌਲਸ ਨੇ ਪ੍ਰਚਾਰਕ ਤਿਮੋਥਿਊਸ ਉੱਤੇ ਆਪਣੇ ਹੱਥ ਰੱਖੇ ਸਨ (2 ਤਿਮੋਥਿਊਸ 1:6), ਇਸ ਕਰਕੇ ਇਹ ਸੋਚਣਾ ਬੇਕਾਰ ਹੈ ਕਿ ਪੌਲਸ ਨੇ ਤੀਤੁਸ ਨੂੰ ਆਪਣੇ ਹੱਥ ਰੱਖੇ ਬਿਨਾਂ ਕਰੇਤ ਦੀਆਂ ਕਲੀਸੀਆਵਾਂ ਵਿਚ ਛੱਡ ਦਿੱਤਾ ਹੋਵੇ। ਤੀਤੁਸ ਲਈ ਪੌਲਸ ਵੱਲੋਂ ਹੱਥ ਰੱਖ ਕੇ ਮੋਅਜ਼ਜ਼ੇ ਕਰਨ ਦੀ ਸ਼ਕਤੀ ਦਿੱਤੇ ਬਿਨਾਂ ‘‘ਪੂਰਾ ਇਖਤਿਆਰ’’ ਹੋਣਾ ਨਾਮੁਕਿਨ ਸੀ।

ਐਲਡਰਾਂ ਦੀ ਨਿਯੁਕਤੀ ਦੇ ਬਾਅਦ ਵੀ ਸਥਾਨਕ ਕਲੀਸੀਆ ਵਿਚ ਹੋਣ ਵਾਲਾ ਪਹਿਲਾ ਇਖਤਿਆਰ ਸਥਾਨਕ ਕਲੀਸੀਆ ਵਿਚ ਹੀ ਹੁੰਦਾ ਹੈ। ਇਸੇ ਤਰ੍ਹਾਂ ਆਪਣੇ ਐਲਡਰਾਂ ਨੂੰ ਸੁਣਨ ਲਈ ਕਲੀਸੀਆ ਦਾ ਇਖਤਿਆਰ ਬੇਵਿਸ਼ਵਾਸੇ ਐਲਡਰਾਂ ਨੂੰ ਕੱਢਣ ਦੇ ਨਾਲ ਚੱਲਦਾ ਹੈ।

ਪੌਲਸ ਨੇ ਅਫਸਸ ਦੇ ਐਲਡਰਾਂ ਨੂੰ ਚਿਤਾਵਨੀ ਦਿੱਤੀ ਸੀ, ‘‘ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਕਿ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ’’ (ਰਸੂਲਾਂ ਦੇ ਕੰਮ 20:29, 30)। ‘‘ਦੋ ਜਾਂ ਤਿੰਨ ਗਵਾਹਾਂ’’ ਵੱਲੋਂ ‘‘ਕਿਸੇ ਬਜ਼ੁਰਗ ਉੱਤੇ’’ ਦੋਸ਼ ਲਾਉਣ ਨਾਲ ‘‘ਸਭ ਦੇ ਸਾਹਮਣੇ ਝਿੜਕ’’ ਦੇਣਾ ਜ਼ਰੂਰੀ ਸੀ (1 ਤਿਮੋਥਿਊਸ 5:19, 20; NIV)।

ਇਹ ਕਹਿਣ ਦਾ ਕੋਈ ਮਤਲਬ ਨਹੀਂ ਹੋਵੇਗਾ ਕਿ ਬੇਈਮਾਨ ਐਲਡਰ ਨੂੰ ਕੱਢਿਆ ਨਹੀਂ ਜਾ ਸਕਦਾ। ਯਕੀਨੀ ਤੌਰ ਤੇ ਕਲੀਸੀਆ ਦਾ ਇਖਤਿਆਰ ਜਿਸ ਨਾਲ ਉਹਨੂੰ ਆਗੂ ਬਣਾਇਆ ਗਿਆ ਸੀ ਉਸ ਨੂੰ ਕੱਢਣ ਦਾ ਵੀ ਇਖਤਿਆਰ ਰੱਖਦਾ ਹੈ।

ਐਲਡਰ ਬਾਪੇ ਗਏ ਹੋਣ ਜਾਂ ਨਾ, ਹਰ ਸਥਾਨਕ ਮੰਡਲੀ ਵਿਚ ਆਪਣਾ ਪ੍ਰਬੰਧ ਆਪੇ ਕਰਨ ਨਾਲ ਮੈਂਬਰਾਂ ਨੂੰ ‘‘ਇਕੱਠੇ ਹੋ ਕੇ’’ ਸੰਗਤੀ ਵਿੱਚੋਂ, ਭਾਵ ਆਪਣੀ ਸੰਗਤ ਵਿੱਚੋਂ ‘‘ਉਸ ਕੁਕਰਮੀ ਨੂੰ ਛੇਕ’’ ਦੇਣ ਦੀ ਇਜਾਜ਼ਤ ਮਿਲਦੀ ਹੈ (1 ਕੁਰਿੰਧੀਆਂ 5:4, 13)। ਮਸੀਹੀ ਲੋਕਾਂ ਨੂੰ ‘‘ਹਰ ਇਕ ਭਰਾ ਤੋਂ ਜਿਹੜਾ ... ਕਸੂਤਾ ਚੱਲਦਾ ਹੈ ਨਿਆਰੇ’’ ਰਹਿਣਾ ਚਾਹੀਦਾ ਹੈ (2 ਬੱਸਲੁਨੀਕੀਆਂ 3:6)।

ਇਸੇ ਤਰ੍ਹਾਂ ਮੰਡਲੀ ਦੇ ਰੋਜ਼ ਮਰੋਂ ਦੇ ਕੰਮ ਜਦ ਤਕ ਰਸੂਲਾਂ ਦੀ ਸਿੱਖਿਆ ਨਾਲ ਮੇਲ ਖਾਂਦੇ ਹਨ, ਉਹ ਸਥਾਨਕ ਕਲੀਸੀਆ ਦੇ ਫੈਸਲੇ ਨਾਲ ਹੀ ਹੁੰਦੇ ਹਨ। ਰਸੂਲਾਂ ਦੀ ਸਿੱਖਿਆ ਇਕ ਸਭਾ ਦੀ ਗੱਲ

ਕਰਦੀ ਹੈ (ਇਬਰਾਨੀਆਂ 10:25), ਪਰ ਇਹ ਸਾਡਾ ਨਹੀਂ ਦੱਸਦੀ ਕਿ ਸਭਾ ਕਿਸੇ ਦੇ ਘਰ ਵਿਚ, ਕਿਗਾਏ ਦੇ ਮਕਾਨ ਵਿਚ, ਜਾਂ ਕਲੀਸੀਆ ਦੇ ਭਵਨ ਵਿਚ ਹੋਣੀ ਚਾਹੀਦੀ ਹੈ। ਇਹ ਫੈਸਲਾ ਸਥਾਨਕ ਕਲੀਸੀਆ ਦੇ ਲੋਕਾਂ ਨੇ ਹੀ ਲੈਣਾ ਹੁੰਦਾ ਹੈ।

ਰਸੂਲਾਂ ਦੀ ਸਿੱਖਿਆ ‘‘ਇਕ ਦੂਜੇ’’ ਅੱਗੇ ਅਤੇ ‘‘ਖੁਦਾ ਲਈ,’’ ‘‘ਰੂਹਾਨੀ ਰੀਤ’’ ਗਾਉਣ ਬਾਰੇ ਸਪੱਸ਼ਟ ਹੈ (ਕੁਲੁਸੀਆਂ 3: 16)। ਗਾਉਣ ਲਈ ਕਿਹੜੀ ਕਿਤਾਬ ਵਰਤਣੀ ਹੈ ਅਤੇ ਰੀਤਾਂ ਵਿਚ ਅਗਵਾਈ ਕੌਣ ਕਰੇਗਾ, ਇਹ ਸਭ ਫੈਸਲੇ ਸਥਾਨਕ ਹਨ।

ਰਸੂਲਾਂ ਦੀ ਸਿੱਖਿਆ ਵਚਨ ਵਿੱਚੋਂ ਪੜ੍ਹਨ (ਕੁਲੁਸੀਆਂ 4: 16; 1 ਥੱਸਲੁਨੀਕੀਆਂ 5: 27) ਅਤੇ ਇਕ ਦੂਜੇ ਦੇ ਸੁਧਾਰ (1 ਥੱਸਲੁਨੀਕੀਆਂ 5: 11) ਬਾਰੇ ਸਪੱਸ਼ਟ ਹੈ। ਇਸ ਲਈ ਸਾਡੀਆਂ ਮਸੀਹੀ ਸਭਾਵਾਂ ਵਿਚ ਇਨ੍ਹਾਂ ਸਭ ਕੰਮਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ, ਪਰ ਇਹ ਕੰਮ ਸਭਾਵਾਂ ਵਿਚ ਕਿੰਨੀ ਦੇਰ ਤਕ ਰਹਿਣਗੇ, ਇਸ ਦਾ ਫੈਸਲਾ ਲੈਣਾ ਸਥਾਨਕ ਕਲੀਸੀਆ ਦਾ ਕੰਮ ਹੈ।

ਰਸੂਲਾਂ ਦੀ ਸਿੱਖਿਆ ਵਿਚ ਹਰ ਮਸੀਹੀ ਨੂੰ ‘‘ਅਪਣੀ ਆਮਦਨੀ ਮੁਤਾਬਿਕ’’ ਹਫਤੇ ਦੇ ਪਹਿਲੇ ਦਿਨ ਚੰਦਾ ਦੇਣ ਦੀ ਸਪੱਸ਼ਟ ਸਿੱਖਿਆ ਹੈ (1 ਕੁਰਿੰਥੀਆਂ 16: 1, 2)। ਇਸ ਤੋਂ ਇਲਾਵਾ ਸਾਨੂੰ ਖਾਸ ਚੰਦਾ ਇਕੱਠਾ ਕਰਨ ਦੀ ਇਜਾਜ਼ਤ ਦੀ ਉਦਾਹਰਣ ਵੀ ਮਿਲਦੀ ਹੈ (ਰਸੂਲਾਂ ਦੇ ਕੰਮ 11:27-30)। ਰਸੂਲਾਂ ਦੇ ਵਕਤ ਇਹ ਚੰਦੇ ਮਨ ਪਰਚਾਵੇ ਲਈ ਨਹੀਂ ਬਲਕਿ ਦੋ ਜਾਣੇ ਪਛਾਣੇ ਮਕਸਦਾਂ ਭਾਵ ਪਰੋਪਕਾਰ (ਰਸੂਲਾਂ ਦੇ ਕੰਮ 24: 17; ਰੋਮੀਆਂ 15: 25; 2 ਕੁਰਿੰਥੀਆਂ 8: 1-5; ਗਲਾਤੀਆਂ 2: 10) ਅਤੇ ਇੰਜੀਲ ਦੇ ਪ੍ਰਚਾਰ ਲਈ (1 ਕੁਰਿੰਥੀਆਂ 9: 14; ਫਿਲਿੰਪੀਆਂ 4: 14-16) ਕੀਤੇ ਜਾਂਦੇ ਸਨ। ਪ੍ਰਭੂ ਭੋਜ ਲੈਣਾ ਰਸੂਲਾਂ ਦੀ ਇਕ ਸਿੱਖਿਆ ਹੈ, ਪਰ ਇਸ ਦੇ ਲੈਣ ਦੇ ਸਮੇਂ ਨੂੰ ਸਪੱਸ਼ਟ ਨਹੀਂ ਦੱਸਿਆ ਗਿਆ। ਪਰ ‘‘ਹਫਤੇ ਦੇ ਪਹਿਲੇ ਦਿਨ ... ਰੋਟੀ ਤੋੜਨ ਲਈ’’ ਮੰਡਲੀ ਦੇ ਇਕੱਠਾ ਹੋਣ ਦੀ ਇਕ ਮੰਨੀ ਜਾਣ ਵਾਲੀ ਉਦਾਹਰਣ (ਜਿਸ ਵਿਚ ਇਕ ਰਸੂਲ ਵੀ ਸੀ) (ਰਸੂਲਾਂ ਦੇ ਕੰਮ 20: 7) ਹੋਣ ਕਰਕੇ ਸਮਝਦਾਰ ਮਸੀਹੀ ਅੱਜ ਵੀ ਉਵੇਂ ਹੀ ਕਰਦੇ ਹਨ।

ਸੋਮਵਾਰ ਤੋਂ ਸਨਿੱਚਰਵਾਰ ਤਕ ਮਸੀਹੀ ਲੋਕਾਂ ਨੂੰ ‘‘ਜਿਨਾ ਤੁਸੀਂ ਵੇਖਦੇ ਹੋ ਕਿ ਉਹ ਦਿਨ [ਭਾਵ ਪ੍ਰਭੂ ਦਾ ਦਿਨ] ਨੇੜੇ ਆਉਂਦਾ ਹੈ, ’’ ‘‘ਇਕ ਦੂਜੇ ਨੂੰ ਉਹਦੇਸ਼’’ ਕਰਦਿਆਂ ਵੇਖਿਆ ਜਾ ਸਕਦਾ ਹੈ (ਇਬਰਾਨੀਆਂ 10: 25)। ਪ੍ਰੇਮੀ ਮਸੀਹੀ ਇਕੱਠੇ ਹੋਣ ਨੂੰ ਅਨੰਦ ਭਰੇ ਸਮੇਂ ਦੇ ਰੂਪ ਵਿਚ ਵੇਖਦੇ ਹਨ ਜਿੱਥੇ ਉਹ ਆਪਣੇ ਰਚਨਹਾਰੇ ਅਤੇ ਮੁਕਤੀਦਾਤੇ ਅਤੇ ਪਵਿੱਤਰ ਆਤਮਾ ਦੀ ਬੰਦਰੀ ਵਿਚ ਅਤੇ ਇਕ ਦੂਜੇ ਨੂੰ ਸਿਖਾਉਂਦਿਆਂ ਸ਼ੁਕਰ ਕਰ ਸਕਣ (ਯੂਰੰਨਾ 4: 24; 1 ਥੱਸਲੁਨੀਕੀਆਂ 5: 11)। ਮਸੀਹੀ ਆਦਮੀ ਜ਼ਬੂਰ 122: 1 ਵਾਲੀ ਗੱਲ ਕਹਿ ਸਕਦਾ ਹੈ, ‘‘ਮੈਂ ਖੁਸ਼ ਹੋਇਆ ਜਦ ਉਹ ਮੈਂਨੂੰ ਆਖਣ ਲੱਗੇ ਭਈ ਯਹੋਵਾਹ ਦੇ ਘਰ ਨੂੰ ਚੱਲੀਏ।’’ ਜੋ ਕੁਝ ਸੁਰਗ ਨੇ ਉਹਦੇ ਲਈ ਕੀਤਾ ਹੈ, ਉਸ ਦੇ ਲਈ ਉਹ ਬੜਾ ਹੀ ਸੁਕਰਗੁਜ਼ਾਰ ਹੈ ਅਤੇ ਉਸ ਨੂੰ ਲਗਦਾ ਹੈ ਕਿ ਇਸ ਨੂੰ ਇਸ ਤਰ੍ਹਾਂ ਕਿਹਾ ਜਾਣਾ ਚਾਹੀਦਾ ਹੈ:

ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ,

ਤਿਵੇਂ ਹੀ ਮੇਰਾ ਜੀ, ਹੇ ਪਰਮੇਸ਼ੁਰ, ਤੇਰੇ ਲਈ ਤਰਸਦਾ ਹੈ।

ਮੇਰਾ ਜੀ ਪਰਮੇਸ਼ੁਰ ਦੇ ਲਈ, ਜੀਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ,

ਮੈਂ ਕਦੋਂ ਜਾਵਾਂ ਅਤੇ ਪਰਮੇਸ਼ੁਰ ਦੇ ਸਨਮੁੱਖ ਹਾਜ਼ਰ ਹੋਵਾਂ?

ਮੇਰਾ ਭੋਜਨ ਦਿਨੇ ਰਾਤ ਮੇਰੇ ਹੰਝੂ ਹਨ,

ਜਦੋਂ ਉਹ ਸਾਰਾ ਦਿਨ ਇਹ ਆਖਦੇ ਹਨ,

ਤੇਰਾ ਪਰਮੇਸ਼ੁਰ ਹੈ ਕਿੱਥੇ?

ਇਹ ਗੱਲਾਂ ਮੈਂ ਚੇਤੇ ਕਰਦਾ ਹਾਂ ਤਾਂ ਮੇਰਾ ਜੀ

ਭਰ ਆਉਂਦਾ ਹੈ, ਭਈ ਮੈਂ ਕਿਸ ਤਰ੍ਹਾਂ ਭੀੜ ਦੇ ਨਾਲ ਲੰਘਦਾ ਹੁੰਦਾ ਸਾਂ,
ਅਤੇ ਬਹੁਤ ਸਾਰੇ ਤੀਰਥੀਆਂ ਨੂੰ ਪਰਮੇਸ਼ੁਰ ਦੇ ਘਰ ਜਲ੍ਹਸ ਵਿਚ
ਜੈ ਜੈ ਕਾਰ ਅਤੇ ਧੰਨਵਾਦ ਦੇ ਸ਼ਬਦ ਨਾਲ ਲੈ ਜਾਂਦਾ ਹੁੰਦਾ ਸਾਂ (ਜਬੂਰ 42: 1-4)।

ਬਪਤਿਸਮਾ: ਇਕ ਵਿਭਾਜਕ ਰੇਖਾ

ਬਪਤਿਸਮੇ ਤੋਂ ਪਹਿਲਾਂ

ਪਾਪਾਂ ਦਾ ਦੋਸ਼

ਬਿਨਾਂ ਬਚਾਏ

ਪਾਪ ਧੋਤੇ ਨਹੀਂ ਗਏ

ਪਵਿੱਤਰ ਆਤਮਾ ਦਾ

ਕੋਈ ਦਾਨ ਨਹੀਂ

ਸੈਤਾਨ ਦੀ ਸੰਤਾਨ

ਮਸੀਹ ਵਿਚ ਨਹੀਂ

ਖੁਦਾ ਦੇ ਰਾਜ ਵਿਚ ਨਹੀਂ

‘ਇਕ ਦੇਹ,’ ਕਲੀਸੀਆ
ਵਿਚ ਨਹੀਂ

ਜਿਨ੍ਹਾਂ ਨੂੰ ਸਭ ਰੂਹਾਨੀ ਬਰਕਤਾਂ
ਨਹੀਂ ਮਿਲੀਆਂ ਹਨ

ਜਿਨ੍ਹਾਂ ਨੂੰ ਭਰਪੂਰੀ ਦੀ ਜ਼ਿੰਦਗੀ
ਨਹੀਂ ਮਿਲੀ

ਜਿਨ੍ਹਾਂ ਲਈ ਸੁਰਗ ਵਿਚ

ਮੀਰਾਸ ਨਹੀਂ ਹੈ

ਬਪਤਿਸਮੇ ਤੋਂ ਬਾਅਦ

ਮੱਤੀ 28: 18–20; ਮਰਕੁਸ 6: 15–18; ਪਾਪਾਂ ਦੀ ਮਾਡੀ

ਲੂਕਾ 24: 46–49

ਮਰਕੁਸ 16: 16; 1 ਪਤਰਮ 3: 21

ਰਸੂਲਾਂ ਦੇ ਕੰਮ 22: 16

ਯੂਹੇਨਾ 14: 17;

ਰਸੂਲਾਂ ਦੇ ਕੰਮ 2: 38; 5: 32;

ਗਲਾ. 4: 6; ਅਫ. 1: 13, 14;

ਯੂਹੇਨਾ 8: 44; 2 ਕੁਰੀਂ. 6: 16

ਰੋਮੀਆਂ 6: 3; ਗਲਾ. 3: 27

ਯੂਹੇਨਾ 3: 5; ਭੁਲ. 1: 13

1 ਕੁਰੀਂ. 12: 13; ਅਫ. 1: 22, 23

ਅਫਸੀਆਂ 1: 3

ਯੂਹੇਨਾ 10: 10

1 ਪਤਰਮ 1: 4

ਬਪਤਿਸਮੇ ਤੋਂ ਬਾਅਦ

ਪਾਪਾਂ ਦੀ ਮਾਡੀ

ਬਚਾਏ ਗਏ

ਪਾਪ ਧੋਤੇ ਗਏ

ਪਵਿੱਤਰ ਆਤਮਾ

ਦਾ ਦਾਨ, ਸਾਡੀ

ਮੀਰਾਸ ਦਾ ਸਬੂਤ

ਖੁਦਾ ਦੀ ਸੰਤਾਨ

ਮਸੀਹ ਵਿਚ

ਖੁਦਾ ਦੇ ਰਾਜ ਵਿਚ

‘ਇਕ ਦੇਹ,’
ਕਲੀਸੀਆ ਵਿਚ

ਜਿਨ੍ਹਾਂ ਨੂੰ ਹਰ ਤਰ੍ਹਾਂ
ਦੀਆਂ ਰੂਹਾਨੀ
ਬਰਕਤਾਂ ਮਿਲੀਆਂ
ਹਨ

ਜਿਨ੍ਹਾਂ ਨੂੰ ਭਰਪੂਰੀ
ਦੀ ਜ਼ਿੰਦਗੀ
ਮਿਲੀ ਹੈ

ਜਿਨ੍ਹਾਂ ਨੂੰ ਸੁਰਗ
ਵਿਚ ਮੀਰਾਸ
ਮਿਲੀ ਹੈ